

Original documents as mentioned above are found by anyone, the same should be submitted in the above noted Police Station or in the office of the undersigned.

CHANDIGARH HOUSING BOARD
A Chandigarh Administration Undertaking

8, Jan Marg, Sector 9-D,
Chandigarh

PUBLIC NOTICE-4

Before Secretary, CHB Exercising the Powers of the Estate Officer, UT Chandigarh.

Subject: - Mutation / Transfer of transferee in respect of Dwelling Unit No. 2819-1 (First floor) of Category-LIG in Sector 47-C, Chandigarh on the basis of Transfer Deed in the name of SH. HIMANSHU MISHRA S/O SH. SARBJEET KUMAR MISHRA from the name of allottee/transferee SH. SARBJEET KUMAR MISHRA S/O SH. MUKTESHWAR MISHRA,

(FROM FATHER TO SON)

It is hereby notified for the information of the general public and all concerned that the Dwelling Unit No. 2819-1 (First FLOOR) of Category-LIG in Sector 47-C Chandigarh stands in the name of allottee/transferee SH. SARBJEET KUMAR MISHRA S/O SH. MUKTESHWAR MISHRA. It has been reported by SH. HIMANSHU MISHRA S/O SH. SARBJEET KUMAR MISHRA has applied for transfer of ownership rights in respect of said Dwelling unit on the basis of Transfer Deed in her/his name which was Executed and registered in office of Sub-Registrar Chandigarh on 13.05.2025.

If any body has any objection upon the mutation of the said property in favour of applicant, he/she/they may submit the objection in writing to the undersigned within 21 days of the publication of this notice, failing which, the ownership of the said dwelling unit shall be transferred in favour of above said claimant(s).

CHANDIGARH HOUSING BOARD
A Chandigarh Administration Undertaking

8, Jan Marg, Sector 9-D,
Chandigarh

PUBLIC NOTICE-5

Before Secretary, CHB Exercising the Powers of the Estate Officer, UT Chandigarh

Subject: - Mutation / Transfer of ownership right in respect of Dwelling Unit No. 5267-3 (Third floor) of Category-IV MHC Manimajra, Chandigarh on the basis of Transfer Deed in the name of MRS. INDERJEET KAUR D/O SH. SADHU SINGH (WIFE OF SH. HARBHAJAN SINGH) from the name of allottee/transferee SH. HARPREET SINGH S/O SH. SADHU SINGH.

(WITHIN FAMILY Brother to Sister)

It is hereby notified for the information of the general public and all concerned that the Dwelling Unit No. 5267-3 (Third FLOOR) of Category-IV, MHC Manimajra, Chandigarh stands in the name of allottee/transferee SH. HARPREET SINGH S/O SH. SADHU SINGH. It has been reported by MRS. INDERJEET KAUR D/O SH. SADHU SINGH (WIFE OF SH. HARBHAJAN SINGH) who have applied for transfer of ownership right in respect of said Dwelling unit on the basis of Transfer Deed in her name which was Executed and registered in office of Sub-Registrar Chandigarh on 07.05.2025.

If any body has any objection upon the mutation of the said property in favour of applicant, he/she/they may submit the objection in writing to the undersigned within 21 days of the publication of this notice, failing which, the ownership of the said dwelling unit shall be transferred in favour of above said claimant(s).

CHANDIGARH HOUSING BOARD
A Chandigarh Administration Undertaking

8, Jan Marg, Sector 9-D,
Chandigarh

PUBLIC NOTICE-6

Before Secretary, CHB Exercising the Powers of the Estate Officer, UT Chandigarh.

Subject: - Mutation / Transfer in respect of Dwelling Unit No. 597/1 (First Floor) of EWS Category in Sector 40-A, Chandigarh on the basis of Transfer Deed in the name of SMT. SUKHJIT KAUR D/O SH. BALJIT SINGH, W/O SH. SARVARINDER SINGH from the name of allottee/transferee SH. BALJIT SINGH S/O SH. MUKHTAR SINGH.

(FATHER TO DAUGHTER)

It is hereby notified for the information of the general public and all concerned that the Dwelling Unit No. 597/1 (First Floor) of EWS Category in Sector 40-A, Chandigarh stands in the name of SH. BALJIT SINGH S/O SH. MUKHTAR SINGH. It has been reported by SMT. SUKHJIT KAUR D/O SH. BALJIT SINGH, W/O SH. SARVARINDER SINGH, who have applied for transfer of ownership right in respect of said Dwelling unit on the basis of Transfer Deed in her name which was Executed and registered in office of Sub-Registrar Chandigarh on 30-04-2025/

If any body has any objection upon the mutation of the said property in favour of applicant, he/she/they may submit the objection in writing to the undersigned within 21 days of the publication of this notice, failing which, the ownership of the said dwelling unit shall be transferred in favour of above said claimant(s).

Secretary,
Chandigarh Housing Board
Chandigarh

Sl. No.	Description of Work	Estimated Cost	Contractor's Bid	Duration	Rate
9	Interlocking Paver Block at RD 0/0 to 0/029				
9	Construction of link road from Jhangleta road to Old Rana Basti (Under Deposit) (S.H. - Construction of Edge wall Right side between RD 0/163.50 to 0/166, 0/161.75 to 0/164 & 0/164.15 to 0/166.40 left side & wire crate 0/315 to 0/330)	99,834/-	2,000/-	Two Months	350/-
10	Construction of Boundary wall and shed near Moksh Dham Banala Jakhada (Under Deposit) (S.H. - Construction of Boundary wall)	95,018/-	1,900/-	Two Months	350/-
11	Retrofitting of Community Health Centre Jawali Tehsil Jawali District Kangra (H.P.) (Under Deposit) (S.H. - Providing and applying white cement-based putty)	98,882/-	2,000/-	Two Months	350/-
12	Reconstruction of Restoration of rain damages on Jawalamukhi Dehra Jawali Raja ka Talab Road Mohal (Under Deposit) (S.H. - Construction of Edge wall at RD 55/790 to 55/808.50)	97,703/-	2,000/-	Two Months	350/-
13	Construction of Pucca path from main road to Tilak Raj House (Under Deposit) (S.H. - Providing and laying Interlocking Paver Block at RD 0/0 to 0/026)	96,762/-	2,000/-	Two Months	350/-
14	Construction of Pucca path along with Retaining wall from link road to Shiv Mandir Ward No 3 Mohal (Under Deposit) (S.H. - Construction of Retaining wall at RD 0/0 to 0/007.75)	97,223/-	2,000/-	Two Months	350/-
15	Construction of Pucca path from Bhangli Culvert to the House of Mahinder Singh, Surinder Kumar etcetera Ward No 3 Harjan Basti Mohal (Under Deposit) (S.H. - Construction of Retaining wall RD 0/0 to 0/007.75)	97,134/-	2,000/-	Two Months	350/-
16	Preparation of forest diversion case under FCA, 1980 for the construction of link road from Banoli to Bhatti Dugli, Bassa Kotha Harnera in Tehsil Jawali, District Kangra KM 0/00 to 9/705 (S.H. - Preparation of forest diversion case under FCA, 1980)	95,000/-	1,900/-	Six Months	350/-
17	Preparation of forest diversion case under FCA, 1980 for the construction of link road from Bhol to Faral Chachian in Tehsil Jawali, District Kangra RD 0/00 to 2/700 Portion Km 1/939 to 2/700 (S.H. - Preparation of forest diversion case under FCA, 1980)	95,000/-	1,900/-	Six Months	350/-

- The contractor should be registered as a dealer under HPST Act 1968 (GST number) from the Excise and Taxation Department.
- The Cess charges@ 1% (One percent) will be deducted from gross amount of work done by the contractor.
- The contractors are required to be produce copy of their PAN No. at time of application.
- The contractor should produce a copy of enlistment/ renewal letter at time of application.
- The Executive Engineer reserves the right to accept/cancel any tender without assigning any reason at any stage.
- Telegraphically/ Fax tenders are not acceptable.
- Special care should be taken to write the rates both in figures and in words, failing which tender likely to be rejected to be circumstances.
- If the office happens to be closed on the date of opening of the tenders as specified, the tenders will be opened on the next working day at the same time and venue.
- It is certified that all the works being processed for Notice Inviting Tender due to emergency/urgency of works.

HIM SUCHANA AVAM JAN SAMPARK

Sd/
Executive Engineer
Jawali Divn. HP PWD,
Jawali.

Sd/-

Chief Executive Officer, Kasauli
(Himanshu Samant)

Capital Small Finance Bank Ltd.

HO:- MIDAS Corporate Park, 3rd Floor, 37, G.T. Road, Jalandhar-144001, Punjab, India

PROPERTY SALE NOTICE

The Undersigned as Authorized Officer of CAPITAL SMALL FINANCE BANK LIMITED has taken over possession of the following property u/s 13(4) of the SARFAESI Act. Public at large is informed that sale in the below mentioned case for recovery of amount outstanding against NPA accounts plus future interest and other charges shall be held on 18-06-2025 by the Bank.

Name of the account	1. M/s VSB Import Export House through its Prop. Gursajjan Bedi S/o Sh. Iqbal Singh Bedi, Regd. Office : Shop No. 05, 1st Floor, Opp. Railway Workshop, Putilghar Amritsar.
	2. M/s Bedi Exports Through its Prop. Smt. Balbir Kaur W/o Sh. Iqbal Singh Bedi R/o Shop No. 05, First Floor, Opp. Railway Workshop, G. T. Road, Putilghar, Amritsar.
	3. Mrs. Priyadarshani Wife of Sh. Gursajjan Bedi, R/o Wellington Height, Flat No. E-702, Situated at 117-118, SAS Nagar (Mohali).
	4. Kashmir Singh S/o Sh. Thakur Dass R/o Golden Avenue, Hargobindpura, Near Railway Phatak, Chhehrata, Amritsar-1 Kale, Amritsar.
	5. Sh. Gursajjan Bedi S/o Sh. Iqbal Singh Bedi R/o Shop No. 5, 1st Floor, Opp. Railway Workshop, Putilghar Amritsar.
	6. Smt. Balbir Kaur W/o Sh. Iqbal Singh Bedi R/o Shop No. 5, 1st Floor, Opp. Railway Workshop, Putilghar Amritsar.
Outstanding Amount CC/3130000013 CC/3130000014	1. Rs. 12,42,06,291/- 2. Rs. 7,09,86,491/- (and future interest w.e.f. 01.05.2025)
Description of the property	Immovable property/Residential property measuring 124.25 sq yards situated at 90-B Beauty avenue Ram Tirath Road in the name of Kashmir Singh S/o Thakur Singh bearing title deed No. 5300 dated 02.08.2017.
Reserve Price	Rs. 15 Lacs (Rupees Fifteen Lacs Only)
EMD (Earnest Money)	Total EMD (Earnest Money) is 25% of reserve price shall be paid by the successful bidder on DT 18-06-2025 through Demand Draft in favour of Capital Small finance Bank Ltd. payable at Jalandhar. Tender Forms and EMD be sent to Authorised Officer, Capital Small Finance Bank Ltd. H.O.-Midas Corporate Park, 3rd Floor, 37 G.T.Road, Jalandhar.

Encumbrances known to Bank: Nil. The property is being sold on "AS IS WHERE IS", "AS IS WHAT IS", and "WHATEVER THERE IS". Last Date / Time for receiving tenders along with the EMD (Earnest Money) i.e. 25% through Demand Draft in favour of Capital Small Finance Bank Limited, payable at Jalandhar: Till 11:00 AM on 18-06-2025. The tender will be opened and may be further negotiated on the said date after 11:00 AM in the presence of all the offerors/ their authorized representatives at H.O.: MIDAS CORPORATE PARK, 3rd FLOOR, 37 G.T. ROAD, JALANDHAR. For detailed Terms of Sale along with the tender form and inspection of property, please contact the Branch office, 32, Mall Road, Amritsar. The Sale shall be subject to rules/conditions prescribed under the Securitization and Reconstruction of Financial Assets and Enforcement of Security Interest Act 2002. The Authorized officer reserves the right to cancel/postpone/indefinitely defer/change the terms & conditions any time before confirmation of sale without assigning any reasons thereof.



ਸਰਕਾਰ ਦੀ ਵਿਵਸਥਾ ਪੱਛਾਇਤ ਗੁਰਨਾਮ ਸਿੰਘ ਉਮਰਗਰਾ, ਸੂਚਾ ਸਿੰਘ ਘੋਗਾ, ਦੇਸਾ ਸਿੰਘ ਡਿੱਡੀ ਔਲਖ ਤੇ ਬੀਬੀ ਅਜੀਤ ਕੌਰ ਕੋਟ ਰਜ਼ਾਦਾ ਦੀ ਪ੍ਰਧਾਨਗੀ ਹੇਠ ਅਜਨਾਨਾ ਵਿਖੇ ਹੋਈ ਜਿਸ ਵਿੱਚ ਜੇ. ਪੀ. ਐਮ. ਓ. (ਜਨਤਕ ਜਥੇਬੰਦੀਆਂ ਦਾ ਸਾਂਝਾ ਮੰਚ) ਦੇ ਕਨਵੀਨਰ ਡਾ. ਸਤਨਾਮ ਸਿੰਘ ਅਜਨਾਨਾ ਵੀ ਉਚੇਚੇ ਤੌਰ ਤੇ ਸ਼ਾਮਿਲ ਹੋਏ ਜਿਸ ਵਿੱਚ ਵੈਸੇਲਾ ਕੀਤਾ ਗਿਆ ਕਿ ਜੱਗਾ ਸਿੰਘ ਡੱਲਾ ਤੇ ਕਾਤਲਾਨਾ ਹਮਲਾ ਕਰਨ ਵਾਲੇ ਨਾਮਜ਼ਦ 6 ਦੋਸ਼ੀਆਂ ਨੂੰ ਗ੍ਰਿਫਤਾਰੀ ਕਰਵਾਉਣ, ਉਨ੍ਹਾਂ ਕੋਲੋਂ ਬਚਿਆਰ ਬਰਾਮਦ ਅਤੇ ਜੱਗਾ ਸਿੰਘ ਡੱਲਾ ਦਾ ਖੋਹਿਆ ਮੋਟਰਸਾਈਕਲ ਤੇ ਹੋਰ ਸਾਮਾਨ ਬਰਾਮਦ ਕਰਾਉਣ ਲਈ ਅਤੇ ਅਜਨਾਨਾ ਪੁਲਸ ਪ੍ਰਧਾਨ ਵੱਲੋਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਡੱਡ ਦੇਣ ਵਿੱਚ 2 ਜੂਨ ਨੂੰ ਜ਼ਿਲ੍ਹਾ ਪੱਧਰੀ ਅਣਮਿੱਥੇ ਸਮੇਂ ਦਾ ਰੋਸ ਧਰਨਾ ਬਾਣਾ ਅਜਨਾਨਾ ਸਾਹਮਣੇ

ਲਗਾਇਆ ਜਾਵੇਗਾ। ਮੀਟਿੰਗ ਦੇ ਸ਼ਾਮਿਲ ਆਗੂਆਂ ਨੇ ਵਿਵਸਥਾ ਦਿਵਾਇਆ ਕਿ ਉਹ ਟਰੇਕਟਰ ਟਰਾਲੀਆਂ ਭਰਕੇ ਸੈਕੰਡਰੀ ਦੀ ਗਿਣਤੀ ਵਿੱਚ ਇਸ ਧਰਨੇ ਵਿੱਚ ਸ਼ਾਮਿਲ ਹੋਣਗੇ। ਇਸ ਮੌਕੇ ਲੋਕ ਸੇਵਕ ਟਹਿਲ ਸਿੰਘ ਚੇਤਨਪੁਰਾ, ਗੁਰਨਾਮ ਸਿੰਘ ਉਮਰਗਰਾ, ਸੂਚਾ ਸਿੰਘ ਘੋਗਾ, ਬੀਬੀ ਅਜੀਤ ਸਿੰਘ, ਦੇਸਾ ਸਿੰਘ ਡਿੱਡੀ ਔਲਖ, ਸੁਰਜੀਤ ਸਿੰਘ ਭੂਰੇ ਗਿੱਲ, ਜੇਗ ਬਹਾਦਰ ਸਿੰਘ, ਬਲਕਾਰ ਸਿੰਘ, ਜੱਗਪ੍ਰੀਤ ਸਿੰਘ ਜੋਬ, ਕਰਨੇਲ ਸਿੰਘ, ਜਰਨੈਲ ਸਿੰਘ ਡਿੱਡੀ, ਜਸਵਿੰਦਰ ਸਿੰਘ ਮੋਹਨ ਭਠਾਰੀਆ, ਜਸਪਾਲ ਸਿੰਘ ਚੌਂਕ ਗਰਾਂ, ਕਾਲਾ ਸਿੰਘ ਡੱਲਾ, ਨਰਿੰਦਰ ਸਿੰਘ ਫੁਹਾਰਾ, ਗਾਇਕ ਗੁਰਪਾਲ ਗਿੱਲ ਸੈਦਪੁਰ, ਬਲਤੇਜ ਸਿੰਘ ਦਿਆਲਪੁਰ, ਰਣਜੀਤ ਸਿੰਘ ਤੇ ਜੋਬਨਜੀਤ ਸਿੰਘ ਕੋਟਲੀ ਕੋਕਾ ਨੇ ਵੀ ਪੁਲਸ ਪ੍ਰਧਾਨ ਦੀ ਅਲੋਚਨਾ ਕੀਤੀ।

ਬਤੌਰ ਚੌਕੀਦਾਰ ਰੋਜ਼ ਹੋਰਾ ਦਿੰਦਾ ਹਾਂ ਕਿ ਇਹ ਰਾਹ ਬਹੁਤ ਮਹਿੰਗਾ ਅਤੇ ਬਹੁਤ ਖ਼ਰਚੇ ਵਾਲਾ ਹੈ, ਸਮਝਾਉਣਾ ਮੇਰਾ ਫ਼ਰਜ਼ ਹੈ ਅੱਗੇ ਮੰਨਣਾ ਤੁਹਾਡੀ ਮਰਜ਼ੀ ਹੈ। ਉਨ੍ਹਾਂ ਕਿਹਾ ਕਿ ਜੇਕਰ ਆਪਾਂ ਇੰਨੇ ਪੈਸੇ ਅਤੇ ਇੰਨੀ ਮਿਹਨਤ ਆਪਣੇ ਦੇਸ਼ ਵਿੱਚ ਕਰ ਲਈਏ ਤਾਂ ਆਪਾਂ ਬਹੁਤ ਸੌਖੀ ਰੋਟੀ ਆਪਣੇ ਘਰ ਵਿੱਚ ਬਹਿ ਕੇ ਖਾ ਸਕਦੇ ਹਾਂ, ਜੋ ਕਿ ਅਮਰੀਕਾ ਵਰਗੇ ਦੇਸ਼ਾਂ ਵਿੱਚ ਵੀ ਸੰਭਵ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਉਥੇ ਬਹੁਤ ਹੱਥ ਭੰਨਵੀਂ ਮਿਹਨਤ ਕਰਕੇ ਖੰਦੇ ਨੂੰ ਕਈ ਸਾਲ ਪੈਰਾਂ ਸਿਰ ਹੋਣ ਉੱਤੇ ਲੱਗ ਜਾਂਦੇ ਹਨ ਜਦ ਕਿ ਇੱਥੇ ਆਦਮੀ ਆਪਣੇ ਘਰ ਵਿੱਚ ਰਹਿ ਕੇ ਆਪਣੇ ਪਰਿਵਾਰ ਨੂੰ ਜੀਆਂ ਨਾਲ ਖੋਣ ਕੇ ਬੌਤੀ ਮਿਹਨਤ ਕਰਕੇ ਬਹੁਤ ਵਧੀਆ ਰੁਜ਼ਗਾਰ ਚਲਾ ਸਕਦਾ ਹੈ।

ਚਮਕੌਰੀਆਂ ਵਿਖੇ ਚਾਰ ਗਿਰਾਏ ਵਾਲੇ ਚਮਕੌਰੀਆਂ ਦੇ ਸ਼ਾਮਿਲ ਹੋਏ। 2002 ਦੇ ਤੁਸ਼ਮ/ਭਰਤਾ ਤਹਿਤ ਕੀਤੀ ਜਾਵੇਗੀ। ਅਧਿਕਾਰ ਅਫ਼ਸਰ ਨੂੰ ਕਿਹਾ ਕੋਈ ਕਾਰਨ ਨਹੀਂ ਦਿੱਤਾ ਜਿਸ ਕਾਰਨ ਅਤੇ ਨਿਰਮਾ ਕਿਸੇ ਸਮੇਂ ਵੀ ਰੋਟ/ਪੁਲਤਰ/ਅਣਮਿੱਥੇ ਨਹੀਂ ਲਾਏ ਅਤੇ ਪਾਉਣ/ ਤਹਈਲ ਕਰਨ ਦਾ ਅਧਿਕਾਰ ਪ੍ਰਾਪਤ ਹੈ।

ਮਿਤੀ : 28.05.2025 ਅਧਿਕਾਰਤ ਅਫ਼ਸਰ

Capital Small Finance Bank Ltd.
HO- MIDAS Corporate Park, 3rd Floor, 37, G.T. Road, Jalandhar-144001, Punjab, India

ਜਾਇਦਾਦ ਵਿਕਰੀ ਨੋਟਿਸ
ਨਿਮਨਹਤਾਖਰਾਜੀ ਨੇ ਕੈਪੀਟਲ ਸਮਾਲ ਫਾਇਨਾਂਸ ਬੈਂਕ ਲਿਮਿਟਿਡ ਦੇ ਅਧਿਕਾਰਤ ਅਫ਼ਸਰ ਵਜੋਂ ਹੇਠ ਦਰਸਾਈਆਂ ਜਾਇਦਾਦਾਂ ਦਾ ਸਰਬੋੱਚ ਐਕਟ ਦੇ ਸੈਕਸ਼ਨ 13 (4) ਅਧੀਨ ਕਬਜ਼ਾ ਨਹੀਂ ਲਿਆ ਹੈ।
ਆਮ ਜਨਤਾ ਨੂੰ ਸੂਚਨਾ ਦਿੱਤੀ ਜਾਂਦੀ ਹੈ ਕਿ ਐਮ ਐਚ ਡੀ ਦੇ ਖਾਤਿਆਂ ਵਿੱਚੋਂ ਕਬਜ਼ਾ ਕਰਕੇ ਆਮ ਜਨਤਾ ਤੋਂ ਭਵਿੱਖੀ ਵਿਆਜ ਅਤੇ ਹੋਰ ਚਾਰਜਿਬ ਵੀ ਕੀਤੀ ਜਾਵੇਗੀ।

- ਖਾਤੇ ਦਾ ਨਾਂਮ**
1. ਮੈਸ: ਡੀ ਐਸ ਥੀ ਇੰਪਰੋਵਡ ਐਕਸਪਰਟ ਟਾਊਜ਼ ਰਾਮੀ ਮਾਲਕ ਗੁਰਮਿੰਦਰ ਬੇਵੀ ਤਿੱਤਰ ਸ੍ਰੀ ਵਿਕਾਸ ਸਿੰਘ ਚੋਲੀ, ਚੰਨੀਸਾਹਿਬ ਦਵਾਰ: ਦੁਕਾਨ ਨੰ. 05, ਪਹਿਲੀ ਮੰਜ਼ਲ, ਸਾਮਣੇ ਟੋਕੇ ਵਰਕਸ਼ਾਪ, ਪੁਤਲੀਘਰ, ਅੰਮ੍ਰਿਤਸਰ।
 2. ਮੈਸ: ਚੋਲੀ ਮੋਹਨਪ੍ਰੀਤਕਰ ਚਾਹੀ ਇਸ ਦੇ ਮਾਲਕ ਸ਼੍ਰੀਮਤੀ ਬਲਬੰਦ ਕੌਰ ਪਤਨੀ ਸ੍ਰੀ ਵਿਕਾਸ ਸਿੰਘ ਚੋਲੀ ਵਾਸੀ ਦੁਕਾਨ ਨੰ. 05, ਪਹਿਲੀ ਮੰਜ਼ਲ, ਸਾਮਣੇ ਟੋਕੇ ਵਰਕਸ਼ਾਪ, ਜੀ ਟੀ ਰੋਡ, ਪੁਤਲੀਘਰ, ਅੰਮ੍ਰਿਤਸਰ।
 3. ਸ਼੍ਰੀਮਤੀ ਪ੍ਰਿਯਦਰਸ਼ਿਨੀ ਪਤਨੀ ਸ੍ਰੀ ਗੁਰਮਿੰਦਰ ਬੇਵੀ ਵਾਸੀ ਬੈਨਿੰਗਨ ਟਾਊਟ, ਫੈਟੇ ਨੰ. 01-0702, 117-118, ਐੱਸ ਡੇ ਐੱਸ ਨਗਰ (ਮਹਿੰਗਾ)।
 4. ਕਸ਼ਮੀਰ ਸਿੰਘ ਪੁੱਤਰ ਸ੍ਰੀ ਨਾਭੂਰ ਦਾਸ ਵਾਸੀ ਗੰਗਨਾ ਐਥੇਨੀਊ, ਹਰਮੀਂਦਿਧਾਰ, ਨੇੜੇ ਟੋਕੇ ਵਰਕਸ਼ਾਪ, ਡਿਵਰਾ, ਅੰਮ੍ਰਿਤਸਰ-1, ਭਾਲ, ਅੰਮ੍ਰਿਤਸਰ।
 5. ਗੁਰਮਿੰਦਰ ਬੇਵੀ ਪੁੱਤਰ ਸ੍ਰੀ ਵਿਕਾਸ ਸਿੰਘ ਚੋਲੀ ਵਾਸੀ ਦੁਕਾਨ ਨੰ. 5, ਪਹਿਲੀ ਮੰਜ਼ਲ, ਸਾਮਣੇ ਟੋਕੇ ਵਰਕਸ਼ਾਪ, ਪੁਤਲੀਘਰ, ਅੰਮ੍ਰਿਤਸਰ।
 6. ਸ਼੍ਰੀਮਤੀ ਬਲਬੰਦ ਕੌਰ ਪਤਨੀ ਸ੍ਰੀ ਵਿਕਾਸ ਸਿੰਘ ਚੋਲੀ ਵਾਸੀ ਦੁਕਾਨ ਨੰ. 5, ਪਹਿਲੀ ਮੰਜ਼ਲ, ਸਾਮਣੇ ਟੋਕੇ ਵਰਕਸ਼ਾਪ, ਪੁਤਲੀਘਰ, ਅੰਮ੍ਰਿਤਸਰ।

ਬਕਾਇਆ ਰਾਸ਼ੀ
CC/3130000013
CC/3130000014
(ਅਤੇ ਮਿਤੀ 01.05.2025 ਤੋਂ ਭਵਿੱਖੀ ਵਿਆਜ)

ਜਾਇਦਾਦ ਦਾ ਵੇਰਵਾ
ਬੇਨਾਮ ਨੰ. 5300 ਮਿਤੀ 02-08-2017 ਅਨੁਸਾਰ ਕਸ਼ਮੀਰ ਸਿੰਘ ਪੁੱਤਰ ਨਾਭੂਰ ਸਿੰਘ ਦੇ ਨਾਂਮ 'ਤੇ ਅਰੱਲ ਜਾਇਦਾਦ/ਗਿਰਾਇਸ਼ੀ ਜਾਇਦਾਦ ਰਕਬਾ 124.25 ਵਰਗ ਗਜ਼, 90-ਬੀ, ਬਿਊਟੀ ਐਥੇਨੀਊ, ਰਾਮ ਤੀਰਥ ਰੋਡ।

ਰਾਖਵੀਂ ਕੀਮਤ
ਰੁਪਏ 15 ਲੱਖ (ਪੰਦਰਾਂ ਲੱਖ ਰੁਪਏ ਕੇਵਲ)

ਈ ਐਮ ਡੀ (ਰਕਮ ਵਿਆਨਾ)
ਕੁੱਲ ਈ ਐਮ ਡੀ (ਬਿਆਨਾ ਰਕਮ) ਰਾਖਵੀਂ ਕੀਮਤ ਦਾ 25 ਹਿੱਸਾ ਹੈ, ਜੋ ਸਫਲ ਟੈਂਡਰਬੰਦ ਚੋਲੀ ਕੈਪੀਟਲ ਸਮਾਲ ਫਾਇਨਾਂਸ ਬੈਂਕ ਲਿਮਿਟਿਡ ਦੇ ਚੌਕ 'ਚ ਗਿਰਾਫ਼ ਭਰਾਵਣ ਰਾਹੀਂ ਜਨੇਰ ਵਿਖੇ ਅਦਾਇਗੀਮਿਤੀ ਮਿਤੀ 18-06-2025 ਨੂੰ ਅਦਾ ਕੀਤਾ ਜਾਵੇਗਾ। ਟੈਂਡਰ ਖਰਚਮ ਡੀ ਐਮ ਡੀ, ਅਧਿਕਾਰਤ ਅਫ਼ਸਰ, ਕੈਪੀਟਲ ਸਮਾਲ ਫਾਇਨਾਂਸ ਬੈਂਕ ਲਿਮਿਟਿਡ : ਮੁੱਖ ਦਫ਼ਤਰ ਮਿਠਾਕਾ ਬਾਹਰੋਂ ਪਾਰਕ, ਤੀਜੀ ਮੰਜ਼ਲ, 37 ਜੀ ਟੀ ਰੋਡ, ਜਲੰਧਰ ਨੂੰ ਭੇਜੇ ਜਾਣ।

ਬੈਂਕ ਦੀ ਜਾਣਕਾਰੀ 'ਚ ਖੋਜਾ : ਕੋਈ ਨਹੀਂ। ਜਾਇਦਾਦ ਦੀ ਵਿਕਰੀ "ਜਿਵੇਂ ਹੋ ਜਿਵੇਂ ਹੈ" "ਜੋ ਹੋ ਜਿਵੇਂ ਹੈ" ਅਤੇ "ਉਥੇ ਜੋ ਹੈ" ਦੇ ਅਧਾਰ 'ਤੇ ਕੀਤੀ ਜਾਵੇਗੀ। ਟੈਂਡਰ ਸਮੇਤ ਰਾਖਵੀਂ ਕੀਮਤ ਦੀ ਰੁਕ 25 ਹਿੱਸਾਈ ਈ ਐਮ ਡੀ ਕੈਪੀਟਲ ਸਮਾਲ ਫਾਇਨਾਂਸ ਬੈਂਕ ਲਿਮਿਟਿਡ ਦੇ ਚੌਕ 'ਚ ਗਿਰਾਫ਼ ਭਰਾਵਣ ਰਾਹੀਂ ਜਲੰਧਰ ਵਿਖੇ ਅਦਾਇਗੀਮਿਤੀ ਪ੍ਰਾਪਤ ਕਰਨ ਦੀ ਐਮ ਡੀ ਮਿਤੀ/ਸਮਾਂ 18-06-2025 ਸਵੇਰੇ 11.00 ਵਜੇ ਤੱਕ ਹੈ। ਟੈਂਡਰ ਉਕਤ ਮਿਤੀ ਤੋਂ ਸਵੇਰੇ 11.00 ਵਜੇ ਤੋਂ ਬਾਅਦ ਮੁੱਖ ਦਫ਼ਤਰ : ਮਿਠਾਕਾ ਬਾਹਰੋਂ ਪਾਰਕ, ਤੀਜੀ ਮੰਜ਼ਲ, 37 ਜੀ ਟੀ ਰੋਡ ਜਲੰਧਰ ਵਿਖੇ ਖੋਜ ਪੇਕਰਤਾਵਾਂ/ਉਨ੍ਹਾਂ ਦੇ ਅਧਿਕਾਰਤ ਪ੍ਰਤੀਨਿੱਠੀਆਂ ਦੀ ਹਾਜ਼ਰੀ 'ਚ ਖੋਲ੍ਹੇ ਜਾਣਗੇ ਅਤੇ ਵਿਚਕੇ ਜਾਣਗੇ। ਟੈਂਡਰ ਵਾਸਤੇ ਜਿੱਤ ਵਿਕਰੀ ਦੀਆਂ ਖ਼ਬਰਾਂ ਤੇ ਵੇਰਵੇ ਅਤੇ ਜਾਇਦਾਦ ਦੇ ਨਿਰੀਖਣ ਲਈ ਕਿਰਪਾ ਕਰਕੇ ਖਾਧਾ ਦਵਾਰ, 32, ਮਾਠ, ਐਮ੍ਰਿਤਸਰ ਨਾਲ ਸੰਪਰਕ ਕੀਤਾ ਜਾਵੇ। ਵਿਕਰੀ, ਸਿਫ਼ਿਊਟਰਾਈਜ਼ੇਸ਼ਨ ਐਂਡ ਰੀਐਂਟਰੀਮੈਂਟ ਆਫ਼ ਰੀਐਂਟਰੀਮੈਂਟ ਆਫ਼ ਵਾਈਨਿੰਗ ਆਫ਼ ਟੈਕਸਟਾਈਲ ਫਾਈਬਰ ਟੈਕਸਟਾਈਲ ਇੰਟਰੀਅਰ ਐਕਟ 2002 ਦੇ ਤੁਸ਼ਮ/ਭਰਤਾ ਤਹਿਤ ਕੀਤੀ ਜਾਵੇਗੀ। ਅਧਿਕਾਰ ਅਫ਼ਸਰ ਨੂੰ ਕਿਹਾ ਕੋਈ ਕਾਰਨ ਨਹੀਂ ਦਿੱਤਾ ਜਿਸ ਕਾਰਨ ਅਤੇ ਨਿਰਮਾ ਕਿਸੇ ਸਮੇਂ ਵੀ ਰੋਟ/ਪੁਲਤਰ/ਅਣਮਿੱਥੇ ਨਹੀਂ ਲਾਏ ਅਤੇ ਪਾਉਣ/ ਤਹਈਲ ਕਰਨ ਦਾ ਅਧਿਕਾਰ ਪ੍ਰਾਪਤ ਹੈ।

ਮਿਤੀ : 28.05.2025 ਅਧਿਕਾਰਤ ਅਫ਼ਸਰ

ਭਾਰਤੀ ਯੂ ਥਰ
ਸਾਰਵਜਨਿਕ ਅਧਿਕਾਰ

ਉਕਤ ਯੂ ਥਰ ਦੇ ਹੇਠ ਲਿਖਤ ਸੈਕਸ਼ਨ ਦੇ ਪੂਰੇ ਸੈਕਸ਼ਨ ਤੇ ਸਹਿਤ ਹੋਰ ਕੋਈ ਲਾਈਨਾਂ ਅਤੇ ਪਹਿਰਸ ਦੇ ਸਾਰੇ ਉਪਨਿਗਰਹਤਾਵਾਂ ਨੂੰ ਇਸ ਦੁਆਰਾ ਨੋਟਿਸ ਦਿੱਤਾ ਜਾਂਦਾ ਹੈ ਕਿ 25 ਕੇਵੀ, 50 ਹਟਜ਼, ਏਸੀ ਓਵਰਹੈਡ ਟ੍ਰੈਕਸ਼ਨ ਵਾਲੇ ਸੈਕਸ਼ਨ ਦੇ ਖ਼ਿਲਾਫ਼ ਦਰਸਾਈ ਮਿਤੀ ਨੂੰ ਜੀ ਊਥ ਦੇ ਬਾਅਦ ਸਰਕਾਰਮ ਨੂੰ ਜਾਣਗੇ। ਉਸ ਮਿਤੀ ਨੂੰ ਅਤੇ ਉਸ ਮਿਤੀ ਤੋਂ ਓਵਰਹੈਡ ਟ੍ਰੈਕਸ਼ਨ ਲਾਈਨ ਨੂੰ ਹਰ ਸਮੇਂ ਲਾਈਵ ਮੰਨਿਆ ਜਾਵੇਗਾ ਅਤੇ ਕੋਈ ਵੀ ਅਣਅਧਿਕ੍ਰਿਤ ਵਿਅਕਤੀ ਉਕਤ ਓਵਰਹੈਡ ਲਾਈਨ ਦੇ ਕੋਲ ਨਹੀਂ ਪਹੁੰਚੇਗਾ ਜਾਂ ਕੋਲ ਨਹੀਂ ਭਰੇਗਾ।

ਭਵਿੱਖੀ	ਸੈਕਸ਼ਨ	ਕਿਲੋਮੀਟਰ	ਬਿਜਲੀਕਰਨ ਦੀ ਮਿਤੀ	
ਫਿਰੋਜ਼ਪੁਰ	ਉਕਤ ਚੇਲਵੇ ਦੇ ਫਿਰੋਜ਼ਪੁਰ ਮੰਡਲ ਦੇ ਫਿਰੋਜ਼ਪੁਰ ਸਟੇਸ਼ਨ/ਪਾਰਡ ਵਿਚ ਵਾਇੰਗ ਲਾਈਨ ਨੰਬਰ 1, 2 ਅਤੇ 3 'ਤੇ 25 ਕੇਵੀ ਏਸੀ ਸਿੰਕਲ ਪਦਾਰ 50 ਹਟਜ਼ ਸਪਲਾਈ ਉਤੇ ਓਵਰਹੈਡ ਵੀ ਖ਼ਿਸਲੀਕਰਨ।	1) ਵਾਇੰਗ ਲਾਈਨ ਨੰ. 1: ਓ.ਐਚ.ਈ. ਲੋਕੇਸ਼ਨ FZR/4001 ਚੇਨੇਜ਼ ਕਿ.ਮੀ. 122/493.50 2) ਵਾਇੰਗ ਲਾਈਨ ਨੰ. 2: ਓ.ਐਚ.ਈ. ਲੋਕੇਸ਼ਨ FZR/4002 ਚੇਨੇਜ਼ ਕਿ.ਮੀ. 122/493.50 3) ਵਾਇੰਗ ਲਾਈਨ ਨੰ. 3: ਓ.ਐਚ.ਈ. ਲੋਕੇਸ਼ਨ FZR/4003 ਚੇਨੇਜ਼ ਕਿ.ਮੀ. 122/493.50	1) ਵਾਇੰਗ ਲਾਈਨ ਨੰ. 1: ਓ.ਐਚ.ਈ. ਲੋਕੇਸ਼ਨ FZR/1016 ਚੇਨੇਜ਼ ਕਿ.ਮੀ. 122/1074.00 2) ਵਾਇੰਗ ਲਾਈਨ ਨੰ. 2: ਓ.ਐਚ.ਈ. ਲੋਕੇਸ਼ਨ FZR/1018 ਚੇਨੇਜ਼ ਕਿ.ਮੀ. 122/1074.00 3) ਵਾਇੰਗ ਲਾਈਨ ਨੰ. 3: ਓ.ਐਚ.ਈ. ਲੋਕੇਸ਼ਨ FZR/1015 ਚੇਨੇਜ਼ ਕਿ.ਮੀ. 122/1069.50	30.08.2025

583/2025 ਗੁਰਮੁਖੀ ਦੀ ਸੇਵਾ ਵਿਚ ਮੁਸਕਾਨ ਦੇ ਨਾਲ

ਪੰਜਾਬ ਦੀ ਵਿਗੜਦੀ ਜਾ ਰਹੀ ਆਨ-ਕਨੂੰਨ ਦੀ ਵਿਵਸਥਾ 'ਤੇ ਤੋਲੇ ਦਾ ਪ੍ਰਗਟਾਵਾ

ਮਜੀਠਾ ਸੋਇਮ ਆਨੰਦ-ਕਾਂਗਰਸ ਮਜੀਠਾ ਦੇ ਪ੍ਰਧਾਨ ਤੇ ਕੌਂਸਲਰ ਨਵਦੀਪ ਸਿੰਘ ਸੋਨਾ ਨੇ ਮਜੀਠਾ ਰੋਡ 'ਤੇ ਹੋਏ ਧਮਾਕੇ ਦੀ ਸ਼ਖ਼ਤ ਨਿੰਦਾ ਕੀਤੀ ਅਤੇ ਕਿਹਾ ਕਿ ਪੰਜਾਬ ਸਰਕਾਰ ਵਿਗੜਦੀ ਕਾਨੂੰਨ ਵਿਵਸਥਾ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ ਕਿਉਂਕਿ ਪੰਜਾਬ ਸਰਕਾਰ ਦਿੱਲੀ ਦੇ ਲੋਕਾਂ ਦੀ ਟਹਿਲ ਸੇਵਾ ਕਰਨ ਵਿੱਚ ਰੁੱਝੇ ਹੋਏ ਹੋ ਅਤੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਵਿੱਚ ਅਸਮਰੱਥ ਹੋਇਸ ਮੌਕੇ ਪ੍ਰਧਾਨ ਸੋਨਾ ਨੇ ਕਿਹਾ ਕਿ ਐਮਿਤਸਰ 'ਚ ਕੌਂਸਲਰ ਦਾ ਕਤਲ, ਫਿਰ ਨੋਟ ਬਦਲਣ ਵਾਲੇ ਦਾ ਕਤਲ ਅਤੇ ਹੁਣ ਗੁਨੇਡ ਧਮਾਕਾ ਜੋ ਕਿ ਸਰਕਾਰ ਲਈ ਕਈ ਸਵਾਲ ਪੈਦਾ ਕਰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਕਾਉਣਰ ਇੰਟੈਲੀਜੈਂਸ ਅਤੇ ਖੁਫ਼ੀਆ ਏਜੰਸੀਆਂ ਅਪਰਾਧ ਨੂੰ ਰੋਕਣ ਵਿੱਚ ਅਸਫਲ ਹੋ ਰਹੀਆਂ ਹਨ। ਪ੍ਰਧਾਨ ਸੋਨਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੁਝਾਹੀ ਵਰਤਣ ਵਾਲੇ ਜ਼ਿੰਮੇਵਾਰ ਅਧਿਕਾਰੀਆਂ ਨੂੰ ਮੁਅੱਤਲ ਕਰਨਾ

91ਵੇਂ ਪ੍ਰਤੀਬੱਧ ਤੋਂ ਵੱਧ ਐਕ ਲੈਣ ਵਾਲੇ ਵਿਦਿਆਰਥੀਆਂ ਦਾ ਸਨਮਾਨ



ਤਰਸਿੱਕਾ, (ਤਰਸੇਮ ਸਿੰਘ ਸਾਪੁਪੁਰ)-ਸੈਸ਼ਨ 2024-25 ਦੇ ਦੌਰਾਨ ਹਲਕਾ ਜੰਡਿਆਲਾ ਗੁਰੂ ਦੇ ਦਸਵੀਂ ਦੇ ਵਿਦਿਆਰਥੀ ਜਿਨ੍ਹਾਂ ਨੇ 90% ਤੋਂ ਵੱਧ ਪ੍ਰਤੀਬੱਧ ਕੀਤਾ ਹੈ, ਉਨ੍ਹਾਂ ਦੇ ਵਿਸ਼ੇਸ਼ ਸਨਮਾਨ ਲਈ ਸਨਮਾਨ ਸਮਾਰੋਹ ਕਰਵਾਇਆ ਗਿਆ, ਜਿਸ ਵਿੱਚ ਸੰਤ ਗਿਆਨੀ ਗੁਰਬਚਨ ਸਿੰਘ ਜੀ ਖ਼ਾਲਸਾ ਕਾਲਜੀਏਟ ਸਕੂਲ ਮਹਿਤਾ ਕੌਰ, ਜਸਕਰਨ ਸਿੰਘ, ਅਰਮਾਨਪੁਰ ਕੌਰ, ਦਮਨਪੁਰ ਕੌਰ ਨੂੰ ਹਰਜਨ ਸਿੰਘ ਚੋਈਟੀ (ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਪੰਜਾਬ) ਦੁਆਰਾ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਚੌਚਿਆਂ ਦੇ ਮਾਪਿਆਂ ਅਤੇ ਅਧਿਆਪਕਾਂ ਦਾ ਵੀ ਹਾਰਦਿਕ ਸਵਾਗਤ ਕੀਤਾ ਗਿਆ ਅਤੇ ਮੁਬਾਰਕਬਾਦ ਕਹੀ।